

 Print Page

Sri Guru Granth Sahib

Displaying 257 of

ਤ੍ਰਾਸ ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ ॥

Thraas Mittai Jam Panthh Kee Jaas Basai Man Naao ||

One whose heart is filled with the Name shall have no fear on the path of death.

ਗਉੜੀ ਬ.ਅ. (ਮਃ ੫) (੨੨):੩ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧

Raag Gauri Guru Arjan Dev

ਗਤਿ ਪਾਵਹਿ ਮਤਿ ਹੋਇ ਪ੍ਰਗਾਸ ਮਹਲੀ ਪਾਵਹਿ ਠਾਉ ॥

Gath Paavehi Math Hoe Pragaas Mehalee Paavehi Thaaou ||

He shall obtain salvation, and his intellect shall be enlightened; he will find his place in the Mansion of the Lord's Presence.

ਗਉੜੀ ਬ.ਅ. (ਮਃ ੫) (੨੨):੪ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧

Raag Gauri Guru Arjan Dev

ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥

Thaahoo Sang N Dhhan Chalai Grih Joban Neh Raaj ||

Neither wealth, nor household, nor youth, nor power shall go along with you.

ਗਉੜੀ ਬ.ਅ. (ਮਃ ੫) (੨੨):੫ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੨

Raag Gauri Guru Arjan Dev

ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥

Santhasang Simarath Rehahu Eihai Thuhaarai Kaaj ||

In the Society of the Saints, meditate in remembrance on the Lord. This alone shall be of use to you.

ਗਉੜੀ ਬ.ਅ. (ਮਃ ੫) (੨੨):੬ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੨

Raag Gauri Guru Arjan Dev

ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ ਆਪ ॥

Thaathaa Kashhoo N Hoe Hai Jo Thaap Nivaarai Aap ||

There will be no burning at all, when He Himself takes away your fever.

ਗਉੜੀ ਬ.ਅ. (ਮਃ ੫) (੨੨):੭ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੩

Raag Gauri Guru Arjan Dev

ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ॥੩੨॥

Prathipaalai Naanak Hamehi Aapehi Maaee Baap ||32||

O Nanak, the Lord Himself cherishes us; He is our Mother and Father. ||32||

ਗਉੜੀ ਬ.ਅ. (ਮਃ ੫) (੩੨):੮ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੩

Raag Gauri Guru Arjan Dev

ਸਲੋਕ ॥

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭

ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥

Thhaakae Bahu Bidhh Ghaalathae Thripath N Thrisanaa Laathh ||

They have grown weary, struggling in all sorts of ways; but they are not satisfied, and their thirst is not quenched.

ਗਉੜੀ ਬ.ਅ. (ਮਃ ੫) ਸ. ੩੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੪

Raag Gauri Guru Arjan Dev

ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ ॥੧॥

Sanch Sanch Saakath Mooeae Naanak Maaeiaa N Saathh ||1||

Gathering in and hoarding what they can, the faithless cynics die, O Nanak, but the wealth of Maya does not go with them in the end. ||1||

ਗਉੜੀ ਬ.ਅ. (ਮਃ ੫) ਸ. ੩੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੪

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭

ਥਾਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥

Thhathhaa Thhir Kooo Nehee Kaae Pasaarahu Paav ||

T'HAT'HA: Nothing is permanent - why do you stretch out your feet?

ਗਉੜੀ ਬ.ਅ. (ਮਃ ੫) (੩੩):੧ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੫

Raag Gauri Guru Arjan Dev

ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥

Anik Banch Bal Shhal Karahu Maaeiaa Eaek Oupaav ||

You commit so many fraudulent and deceitful actions as you chase after Maya.

ਗਉੜੀ ਬ.ਅ. (ਮਃ ੫) (੩੩):੨ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੫

Raag Gauri Guru Arjan Dev

ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥

Thhailee Sanchahu Sram Karahu Thhaak Parahu Gaavaar ||

You work to fill up your bag, you fool, and then you fall down exhausted.

ਗਉੜੀ ਬ.ਅ. (ਮਃ ੫) (੩੩):੩ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੬

Raag Gauri Guru Arjan Dev

ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥

Man Kai Kaam N Aavee Anthae Aousar Baar ||

But this shall be of no use to you at all at that very last instant.

ਗਉੜੀ ਬ.ਅ. (ਮਃ ੫) (੩੩):੪ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੬

Raag Gauri Guru Arjan Dev

ਥਿਤਿ ਪਾਵਹੁ ਗੋਬਿਦ ਭਜਹੁ ਸੰਤਹੁ ਕੀ ਸਿਖ ਲੇਹੁ ॥

Thhith Paavahu Gobidh Bhajahu Santheh Kee Sikh Laehu ||

You shall find stability only by vibrating upon the Lord of the Universe, and accepting the Teachings of the Saints.

ਗਉੜੀ ਬ.ਅ. (ਮਃ ੫) (੩੩):੫ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੭

Raag Gauri Guru Arjan Dev

ਪ੍ਰੀਤਿ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹੁ ॥

Preeth Karahu Sadh Eaek Sio Eiaa Saachaa Asanaehu ||

Embrace love for the One Lord forever - this is true love!

ਗਉੜੀ ਬ.ਅ. (ਮਃ ੫) (੩੩):੬ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੭

Raag Gauri Guru Arjan Dev

ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ ॥

Kaaran Karan Karaavano Sabh Bidhh Eaekai Haathh ||

He is the Doer, the Cause of causes. All ways and means are in His Hands alone.

ਗਉੜੀ ਬ.ਅ. (ਮਃ ੫) (੩੩):੭ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੮

Raag Gauri Guru Arjan Dev

ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ ॥੩੩॥

Jith Jith Laavahu Thith Thith Lagehi Naanak Janth Anaathh ||33||

Whatever You attach me to, to that I am attached; O Nanak, I am just a helpless creature. ||33||

ਗਉੜੀ ਬ.ਅ. (ਮਃ ੫) (੩੩):੮ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੮
Raag Gauri Guru Arjan Dev

ਸਲੋਕੁ ॥

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭

ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥

Dhaaseh Eaek Nihaariaa Sabh Kashh Dhaevanehaar ||

His slaves have gazed upon the One Lord, the Giver of everything.

ਗਉੜੀ ਬ.ਅ. (ਮਃ ੫) ਸ. ੩੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੯
Raag Gauri Guru Arjan Dev

ਸਾਸਿ ਸਾਸਿ ਸਿਮਰਤ ਰਹਹਿ ਨਾਨਕ ਦਰਸ ਅਧਾਰ ॥੧॥

Saas Saas Simarath Rehehi Naanak Dharas Adhhaar ||1||

They continue to contemplate Him with each and every breath; O Nanak, the Blessed Vision of His Darshan is their Support. ||1||

ਗਉੜੀ ਬ.ਅ. (ਮਃ ੫) ਸ. ੩੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੯
Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭

ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥

Dhadhaa Dhaathaa Eaek Hai Sabh Ko Dhaevanehaar ||

DADDA: The One Lord is the Great Giver; He is the Giver to all.

ਗਉੜੀ ਬ.ਅ. (ਮਃ ੫) (੩੪):੧ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੦
Raag Gauri Guru Arjan Dev

ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥

Dhaenadhae Thott N Aavee Aganath Bharae Bhanddaar ||

There is no limit to His Giving. His countless warehouses are filled to overflowing.

ਗਉੜੀ ਬ.ਅ. (ਮਃ ੫) (੩੪):੨ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੦
Raag Gauri Guru Arjan Dev

ਦੈਨਹਾਰੁ ਸਦ ਜੀਵਨਹਾਰਾ ॥

Dhainehaar Sadh Jeevanehaaraa ॥

The Great Giver is alive forever.

ਗਉੜੀ ਬ.ਅ. (ਮਃ ੫) (੩੪):੩ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੧

Raag Gauri Guru Arjan Dev

ਮਨ ਮੂਰਖ ਕਿਉ ਤਾਹਿ ਬਿਸਾਰਾ ॥

Man Moorakh Kio Thaahi Bisaaraa ॥

O foolish mind, why have you forgotten Him?

ਗਉੜੀ ਬ.ਅ. (ਮਃ ੫) (੩੪):੪ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੧

Raag Gauri Guru Arjan Dev

ਦੋਸੁ ਨਹੀ ਕਾਹੂ ਕਉ ਮੀਤਾ ॥

Dhos Nehee Kaahoo Ko Meethaa ॥

No one is at fault, my friend.

ਗਉੜੀ ਬ.ਅ. (ਮਃ ੫) (੩੪):੫ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੧

Raag Gauri Guru Arjan Dev

ਮਾਇਆ ਮੋਹ ਬੰਧੁ ਪ੍ਰਭਿ ਕੀਤਾ ॥

Maaeiaa Moh Bandhh Prabh Keethaa ॥

God created the bondage of emotional attachment to Maya.

ਗਉੜੀ ਬ.ਅ. (ਮਃ ੫) (੩੪):੬ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੨

Raag Gauri Guru Arjan Dev

ਦਰਦ ਨਿਵਾਰਹਿ ਜਾ ਕੇ ਆਪੇ ॥

Dharadh Nivaarehi Jaa Kae Aapae ॥

He Himself removes the pains of the Gurmukh;

ਗਉੜੀ ਬ.ਅ. (ਮਃ ੫) (੩੪):੭ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੨

Raag Gauri Guru Arjan Dev

ਨਾਨਕ ਤੇ ਤੇ ਗੁਰਮੁਖਿ ਧ੍ਰਾਪੇ ॥੩੪॥

Naanak Thae Thae Guramukh Dhhraapae ॥34॥

O Nanak, he is fulfilled. ॥34॥

ਗਉੜੀ ਬ.ਅ. (ਮਃ ੫) (੩੪):੮ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੨

Raag Gauri Guru Arjan Dev

ਸਲੋਕੁ ॥

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭

ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥

Dhhar Jeearae Eik Ttaek Thoo Laahi Biddaane Aas ||

O my soul, grasp the Support of the One Lord; give up your hopes in others.

ਗਉੜੀ ਬ.ਅ. (ਮਃ ੫) ਸ. ੩੫:੧ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੩

Raag Gauri Guru Arjan Dev

ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥੧॥

Naanak Naam Dhhiaaeai Kaaraj Aavai Raas ||1||

O Nanak, meditating on the Naam, the Name of the Lord, your affairs shall be resolved. ||1||

ਗਉੜੀ ਬ.ਅ. (ਮਃ ੫) ਸ. ੩੫:੨ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੩

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭

ਧਧਾ ਧਾਵਤ ਤਉ ਮਿਟੈ ਸੰਤਸੰਗਿ ਹੋਇ ਬਾਸੁ ॥

Dhhadhhaa Dhhaavath Tho Mittai Santhasang Hoe Baas ||

DHADHA: The mind's wanderings cease, when one comes to dwell in the Society of the Saints.

ਗਉੜੀ ਬ.ਅ. (ਮਃ ੫) (੩੫):੧ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੪

Raag Gauri Guru Arjan Dev

ਧੁਰ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ ਪਰਗਾਸੁ ॥

Dhur Thae Kirapaa Karahu Aap Tho Hoe Manehi Paragaas ||

If the Lord is Merciful from the very beginning, then one's mind is enlightened.

ਗਉੜੀ ਬ.ਅ. (ਮਃ ੫) (੩੫):੨ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੪

Raag Gauri Guru Arjan Dev

ਧਨੁ ਸਾਚਾ ਤੇਊ ਸਚ ਸਾਹਾ ॥

Dhhan Saachaa Thaeoo Sach Saahaa ||

Those who have the true wealth are the true bankers.

ਗਉੜੀ ਬ.ਅ. (ਮਃ ੫) (੩੫):੩ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੪

Raag Gauri Guru Arjan Dev

ਹਰਿ ਹਰਿ ਪੂੰਜੀ ਨਾਮ ਬਿਸਾਹਾ ॥

Har Har Poonjee Naam Bisaahaa ॥

The Lord, Har, Har, is their wealth, and they trade in His Name.

ਗਉੜੀ ਬ.ਅ. (ਮਃ ੫) (੩੫):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੫

Raag Gauri Guru Arjan Dev

ਧੀਰਜੁ ਜਸੁ ਸੋਭਾ ਤਿਹ ਬਨਿਆ ॥

Dhheeraj Jas Sobhaa Thih Baniaa ॥

Patience, glory and honor come to those

ਗਉੜੀ ਬ.ਅ. (ਮਃ ੫) (੩੫):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੫

Raag Gauri Guru Arjan Dev

ਹਰਿ ਹਰਿ ਨਾਮੁ ਸ੍ਰਵਨ ਜਿਹ ਸੁਨਿਆ ॥

Har Har Naam Sravan Jih Suniaa ॥

Who listen to the Name of the Lord, Har, Har.

ਗਉੜੀ ਬ.ਅ. (ਮਃ ੫) (੩੫):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੫

Raag Gauri Guru Arjan Dev

ਗੁਰਮੁਖਿ ਜਿਹ ਘਟਿ ਰਹੇ ਸਮਾਈ ॥

Guramukh Jih Ghatt Rehae Samaaee ॥

That Gurmukh whose heart remains merged with the Lord,

ਗਉੜੀ ਬ.ਅ. (ਮਃ ੫) (੩੫):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੬

Raag Gauri Guru Arjan Dev

ਨਾਨਕ ਤਿਹ ਜਨ ਮਿਲੀ ਵਡਾਈ ॥੩੫॥

Naanak Thih Jan Milee Vaddaaee ||35||

O Nanak, obtains glorious greatness. ||35||

ਗਉੜੀ ਬ.ਅ. (ਮਃ ੫) (੩੫):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੬

Raag Gauri Guru Arjan Dev

ਸਲੋਕੁ ॥

Salok ॥

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭

ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ ॥

Naanak Naam Naam Jap Japiaa Anthar Baahar Rang ||

O Nanak, one who chants the Naam, and meditates on the Naam with love inwardly and outwardly,

ਗਉੜੀ ਬ.ਅ. (ਮਃ ੫) ਸ. ੩੬:੧ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੭

Raag Gauri Guru Arjan Dev

ਗੁਰਿ ਪੂਰੈ ਉਪਦੇਸਿਆ ਨਰਕੁ ਨਾਹਿ ਸਾਧਸੰਗਿ ॥੧॥

Gur Poorai Oupadhaesiaa Narak Naahi Saadhhasang ||1||

Receives the Teachings from the Perfect Guru; he joins the Saadh Sangat, the Company of the Holy, and does not fall into hell. ||1||

ਗਉੜੀ ਬ.ਅ. (ਮਃ ੫) ਸ. ੩੬:੨ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੭

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭

ਨੰਨਾ ਨਰਕਿ ਪਰਹਿ ਤੇ ਨਾਹੀ ॥

Nannaa Narak Parehi Thae Naahee ||

NANNA: Those whose minds and bodies are filled with the Naam,

ਗਉੜੀ ਬ.ਅ. (ਮਃ ੫) (੩੬):੧ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੮

Raag Gauri Guru Arjan Dev

ਜਾ ਕੈ ਮਨਿ ਤਨਿ ਨਾਮੁ ਬਸਾਹੀ ॥

Jaa Kai Man Than Naam Basaahee ||

The Name of the Lord, shall not fall into hell.

ਗਉੜੀ ਬ.ਅ. (ਮਃ ੫) (੩੬):੨ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੮

Raag Gauri Guru Arjan Dev

ਨਾਮੁ ਨਿਧਾਨੁ ਗੁਰਮੁਖਿ ਜੋ ਜਪਤੇ ॥

Naam Nidhhaan Guramukh Jo Japathae ||

Those Gurmukhs who chant the treasure of the Naam,

ਗਉੜੀ ਬ.ਅ. (ਮਃ ੫) (੩੬):੩ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੮

Raag Gauri Guru Arjan Dev

ਬਿਖੁ ਮਾਇਆ ਮਹਿ ਨਾ ਓਇ ਖਪਤੇ ॥

Bikh Maaeiaa Mehi Naa Oue Khapathae ||

Are not destroyed by the poison of Maya.

ਗਉੜੀ ਬ.ਅ. (ਮਃ ੫) (੩੬):੪ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੯

Raag Gauri Guru Arjan Dev

ਨੰਨਾਕਾਰੁ ਨ ਹੋਤਾ ਤਾ ਕਹੁ ॥

Nannaakaar N Hothaa Thaa Kahu ||

Those who have been given the Mantra of the Naam by the Guru,

ਗਉੜੀ ਬ.ਅ. (ਮਃ ੫) (੩੬):੫ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੯

Raag Gauri Guru Arjan Dev

ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ ॥

Naam Manthra Gur Dheeno Jaa Kahu ||

Shall not be turned away.

ਗਉੜੀ ਬ.ਅ. (ਮਃ ੫) (੩੬):੬ - ਗੁਰੂ ਗ੍ਰੰਥ ਸਾਹਿਬ: ਅੰਗ ੨੫੭ ਪੰ. ੧੯

Raag Gauri Guru Arjan Dev